

Joint Press Statement of the 5th NSA Level Meeting of the Colombo Security Conclave held on 09 – 10 March 2022, in Maldives

March 10, 2022

ਮਾਲਦੀਵ ਵਿੱਚ 9 - 10 ਮਾਰਚ, 2022 ਤੱਕ ਹੋਈ ਕੋਲੰਬੋ ਸੁਰੱਖਿਆ ਸਮੇਲਨ ਦੀ 5ਵੀਂ NSA ਪੱਧਰੀ ਮੀਟਿੰਗ ਬਾਰੇ ਸਾਂਝਾ ਪ੍ਰੈੱਸ ਬਿਆਨ 10 ਮਾਰਚ, 2022

ਕੋਲੰਬੋ ਸੁਰੱਖਿਆ ਸਮੇਲਨ ਦੇ ਸੰਸਥਾਪਕ ਮੈਂਬਰਾਂ ਮਾਲਦੀਵ, ਭਾਰਤ ਅਤੇ ਸ਼੍ਰੀਲੰਕਾ ਅਤੇ ਕਨਕਲੇਵ ਦੇ ਸਭ ਤੋਂ ਨਵੇਂ ਮੈਂਬਰ ਮਾਰੀਸ਼ਸ ਦੇ ਵਫ਼ਦਾਂ ਨੇ ਮਾਲਦੀਵ ਵਿੱਚ 9 - 10 ਮਾਰਚ, 2022 ਤੱਕ ਹੋਈ 5ਵੀਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਪੱਧਰ ਦੀ ਮੀਟਿੰਗ ਸਫਲਤਾਪੂਰਵਕ ਸਮਾਪਤ ਕੀਤੀ। ਬੰਗਲਾਦੇਸ਼ ਅਤੇ ਸੇਸ਼ੇਲਜ਼ ਦੇ ਵਫ਼ਦਾਂ ਨੇ ਆਬਜ਼ਰਵਰ ਵਜੋਂ ਹਿੱਸਾ ਲਿਆ।

ਮਾਲਦੀਵ ਗਣਰਾਜ ਦੇ ਰੱਖਿਆ ਮੰਤਰੀ ਮਹਾਮਹਿਮ ਮਾਰੀਆ ਅਹਿਮਦ ਦੀਦੀ, ਭਾਰਤ ਗਣਰਾਜ ਦੇ ਪ੍ਰਧਾਨ ਮੰਤਰੀ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼੍ਰੀ ਅਜੀਤ ਡੇਵਾਲ, ਕੇ.ਸੀ., ਸ਼੍ਰੀਲੰਕਾ ਲੋਕਤੰਤਰੀ ਸਮਾਜਵਾਦੀ ਗਣਰਾਜ ਦੇ ਰੱਖਿਆ ਮੰਤਰਾਲੇ ਦੇ ਸਕੱਤਰ ਜਨਰਲ ਕਮਲ ਗੁਣਾਰਤਨੇ (ਸੇਵਾਮੁਕਤ), ਅਤੇ ਮਾਰੀਸ਼ਸ ਗਣਰਾਜ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼੍ਰੀ ਕੁਮਾਰੇਸਨ ਇਲਾਂਗੋ ਨੇ ਹੇਠਲੇ ਪੰਜ ਥੰਮ੍ਹਾਂ ਵਿੱਚ ਖੇਤਰੀ ਸੁਰੱਖਿਆ ਨੂੰ ਵਧਾਉਣ ਅਤੇ ਮਜ਼ਬੂਤ ਕਰਨ ਲਈ ਸਹਿਯੋਗ ਦੇ ਮੁੱਖ ਖੇਤਰਾਂ ਦੀ ਪਛਾਣ ਕੀਤੀ:

- ਸਮੁੰਦਰੀ ਸੁਰੱਖਿਆ
- ਅੱਤਵਾਦ ਅਤੇ ਕੱਟੜਵਾਦ ਦਾ ਮੁਕਾਬਲਾ
- ਤਸਕਰੀ ਅਤੇ ਸੰਗਠਿਤ ਕੌਮਾਂਤਰੀ ਅਪਰਾਧਾਂ ਦਾ ਮੁਕਾਬਲਾ
- ਸਾਈਬਰ ਸੁਰੱਖਿਆ, ਅਤਿ ਜ਼ਰੂਰੀ ਬੁਨਿਆਦੀ ਢਾਂਚੇ ਅਤੇ ਟੈਕਨੋਲੋਜੀ ਦੀ ਸੁਰੱਖਿਆ
- ਮਨੁੱਖੀ ਸਹਾਇਤਾ ਅਤੇ ਆਫ਼ਤੀ ਰਾਹਤ

ਮੈਂਬਰ ਦੇਸ਼ਾਂ ਨੇ ਸਹਿਯੋਗ ਦੇ ਇਨ੍ਹਾਂ ਥੰਮ੍ਹਾਂ ਬਾਰੇ ਸਹਿਯੋਗ ਕਰਨ ਲਈ ਰੂਪਰੇਖਾ 'ਤੇ ਸਹਿਮਤੀ ਪ੍ਰਗਟਾਈ। ਇਸ ਰੂਪਰੇਖਾ ਨਾਲ ਮੈਂਬਰ ਦੇਸ਼ਾਂ ਵਿਚਕਾਰ ਤਾਲਮੇਲ ਵਾਲੇ ਪ੍ਰਤੀਕਰਮ, ਸਮਰੱਥਾ ਨਿਰਮਾਣ ਅਤੇ ਸੂਚਨਾ ਦੇ ਪ੍ਰਵਾਹ ਨੂੰ ਮਜ਼ਬੂਤ ਕਰਨ ਲਈ ਮਜ਼ਬੂਤ ਤੰਤਰ ਬਣਾਉਣ ਵਿੱਚ ਮਦਦ ਮਿਲੇਗੀ।

ਬੰਗਲਾਦੇਸ਼ ਤੋਂ ਆਏ ਵਫ਼ਦ ਦੀ ਅਗਵਾਈ ਬੰਗਲਾਦੇਸ਼ੀ ਪ੍ਰਧਾਨ ਮੰਤਰੀ ਦੇ ਰੱਖਿਆ ਅਤੇ ਸੁਰੱਖਿਆ ਸਲਾਹਕਾਰ ਮਹਾਮਹਿਮ ਤਾਰਿਕ ਅਹਿਮਦ ਸਿੱਦੀਕ ਅਤੇ ਸੇਸ਼ੇਲਸ ਡਿਫੈਂਸ ਫੋਰਸਿਜ਼ ਦੇ ਚੀਫ ਆਫ ਸਟਾਫ ਮਹਾਮਹਿਮ ਸਾਈਮਨ ਆਰਚੋਜ਼ ਡਾਇਨ ਨੇ ਕੀਤੀ।

ਸਮੁੰਦਰੀ ਗੁਆਂਢੀ ਹੋਣ ਦੇ ਨਾਤੇ ਅਤੇ ਇੱਕੋ ਜਿਹੇ ਖਤਰਿਆਂ ਦਾ ਸਾਹਮਣਾ ਕਰਨ ਵਾਲੇ ਦੇਸ਼ ਹੋਣ ਦੇ ਨਾਤੇ ਕਨਕਲੇਵ ਦੇ ਮੈਂਬਰਾਂ ਨੇ ਖੇਤਰੀ ਸ਼ਾਂਤੀ ਅਤੇ ਸੁਰੱਖਿਆ ਕਾਇਮ ਕਰਨ ਲਈ ਲਗਾਤਾਰ ਸਾਂਝੇ ਯਤਨ ਕਰਨ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ।

ਨਵੀਂ ਦਿੱਲੀ

10 ਮਾਰਚ, 2022

DISCLAIMER: This is an approximate translation. The original is available in English on MEA's website and may be referred to as the official press release.